

ਪ੍ਰਸ਼ਨ 1. ਸੁੰਦਰ ਲਿਖਾਈ

5

ਪ੍ਰਸ਼ਨ 2. ਸਾਰੇ ਪ੍ਰਸ਼ਨ ਲਾਜ਼ਮੀ ਹਨ :-

10

1. ਭਾਸ਼ਾ ਦਾ ਸੁੱਧ ਅਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ ?
2. ਰਚਿਤ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
3. ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
4. ਸਮਾਸ ਦਾ ਸ਼ਬਦੀ ਅਰਥ ਕੀ ਹੈ?
5. 'ਗੈਰ' ਅਗੇਤਰ ਲਾ ਕੇ ਸ਼ਬਦ ਬਣਾਉ?
6. ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ ?
7. ਵਿਆਕਰਨ ਦੇ ਕਿੰਨੇ ਅੰਗ ਹਨ ?
8. ਮਨੁੱਖੀ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਸਫਲ ਸਾਧਨ ਕਿਹੜਾ ਹੈ ?
9. 'ਆਕਲ 'ਪਿਛੇਤਰ ਵਾਲਾ' ਸ਼ਬਦ ਲਿਖੋ ?
10. 'ਪਯਾਰਾ' ਦਾ ਸਹੀ ਸ਼ਬਦ ਜੋੜ ਲਿਖੋ?

ਪ੍ਰਸ਼ਨ 3. ਕਿਸੇ ਇੱਕ ਵਿਸ਼ੇ ਤੇ ਲਗਪਗ 400 ਸ਼ਬਦਾਂ ਵਿਚ ਲੇਖ ਲਿਖੋ :-

10

ਸੰਚਾਰ ਦੇ ਸਾਧਨ, ਪੰਦਰਾਂ ਅਗਸਤ, ਵਿਸਾਖੀ, ਸ਼ਹੀਦ ਭਗਤ ਸਿੰਘ

ਪ੍ਰਸ਼ਨ 4. ਵੱਖ - ਵੱਖ ਵਸਤਾਂ ਵਿੱਚ ਮਿਲਾਵਟ ਬਾਰੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।

8

ਜਾਂ

ਸਹੇਲੀ/ ਮਿੱਤਰ ਨੂੰ ਪੜ੍ਹਾਈ ਤੇ ਖੇਡਾਂ ਵਿੱਚ ਬਰਾਬਰ ਦੇ ਦਿਲਚਸਪੀ ਲੈਣ ਲਈ ਪੱਤਰ ਲਿਖੋ।

ਪ੍ਰਸ਼ਨ 5. ਪੈਰਾ- ਰਚਨਾ ਕੋਈ ਇੱਕ ਕਰੋ:-

6

ਸਕੂਲ ਦੀ ਸਫ਼ਾਈ ਜਾਂ ਸਿੱਖਿਆ ਦੇ ਸਾਧਨ ਵਜੋਂ ਕੰਪਿਊਟਰ

ਪ੍ਰਸ਼ਨ 6. ਕਿਸੇ ਪੰਜ ਮੁਹਾਵਰਿਆਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋਂ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ :-

10

ਉੱਚਾ ਨੀਵਾਂ ਬੋਲਣਾ, ਅੱਖਾਂ ਫੇਰ ਲੈਣਾ, ਆਈ - ਚਲਾਈ ਕਰਨਾ, ਇਕ ਅੱਖ ਨਾਲ ਵੇਖਣਾ, ਇੱਟ- ਕੁੱਤੇ ਦਾ ਵੈਰ, ਸਬਰ ਦਾ ਘੁੱਟ ਭਰਨਾ, ਉਸਤਾਦੀ ਕਰਨੀ, ਹੱਥੀਂ ਛਾਂਵਾਂ ਕਰਨੀਆਂ

ਪ੍ਰਸ਼ਨ 7. ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ ?

4

ਜਾਂ

ਅਰਥਬੋਧ ਤੋਂ ਕੀ ਭਾਵ ਹੈ?

ਪ੍ਰਸ਼ਨ 8. ਸ਼ਬਦ ਰਚਨਾ ਕੀ ਹੁੰਦੀ ਹੈ?

4

ਜਾਂ

ਸਮਾਸੀ ਸ਼ਬਦ ਕਿਸ ਤਰ੍ਹਾਂ ਬਣਦੇ ਹਨ?

ਪ੍ਰਸ਼ਨ 9. ਸ਼ਬਦ- ਜੋੜ ਸੁੱਧ ਕਰਕੇ ਲਿਖੋ:-

2

1. ਅਸੀਂ ਜਲੰਦਰ ਸ਼ਹਿਰ ਵਿੱਚ ਰੈਹਦੇ ਹਾਂ
2. ਮੈਂ ਦੁਪੈਰੇ ਤੁਹਾਡੇ ਘਰ ਜਾਮਾਂਗਾ ।

ਪ੍ਰਸ਼ਨ 10. ਸੁੱਧ ਕਰਕੇ ਲਿਖੋ:-

2

ਮੇਹਨਤ, ਵੈਹਟੀ, ਕਚੈਹਰੀ, ਪੜ੍ਹਣਾ

ਪ੍ਰਸ਼ਨ 11. (1) 'ਗੈਰ' ਅਗੇਤਰ ਲਾ ਕੇ ਤਿੰਨ ਸ਼ਬਦ ਬਣਾਓ।

2

ਪ੍ਰਸ਼ਨ 12. 'ਦਾਰ' ਪਿਛੇਤਰ ਲਾ ਕੇ ਤਿੰਨ ਸ਼ਬਦ ਬਣਾਓ।

2

ਤਿਆਰ ਕਰਤਾ: ਸ਼੍ਰੀਮਤੀ: ਪੁਸ਼ਪਾ ਰਾਣੀ (ਪੰਜਾਬੀ ਮਿਸਟਰੈਸ)

ਸਹਿਯੋਗ ਕਰਤਾ: ਵਤਨ ਸਿੰਘ ਸੰਧੂ (ਭਾਗਸਰ)